

ਅਨੁਬੰਧ-IV(C)

ਐਪਲੀਕੇਸ਼ਨ ਨੰਬਰ :	ਮਿਤੀ :
------------------	--------



ਫੋਟੋ
 (ਫੋਟੋ ਦੇ ਉੱਤੇ ਦਸਤਖਤ ਹੋਣ)

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐਮਐਮਵਾਈ) ਦੇ ਅਧੀਨ ਲੋਨ ਲਈ ਅਰਜ਼ੀ ਫਾਰਮ (ਸਿਸਟ੍ਰੂ ਦੇ ਅਧੀਨ 50000/- ਰੁਪਏ ਤੱਕ ਦੇ ਲਈ)

ਬੈਂਕ ਅਤੇ ਸਾਖਾ ਦਾ ਨਾਮ ਜਿੱਥੋਂ ਕਰਜ਼ਾ ਲੋੜੀਂਦਾ ਹੈ _____

ਮੈਂ ਹੇਠ ਲਿਖੇ ਅਨੁਸਾਰ _____ ਲਈ _____ ਰੁਪਏ ਦੇ ਕੈਸ਼ ਕ੍ਰੈਡਿਟ/ ਓਵਰਡ੍ਰਾਫਟ / ਟਰਮ ਲੋਨ ਦੀ ਬੇਨਤੀ ਕਰਦਾ ਹਾਂ।

ਬੇਨਤੀਕਾਰਾਂ ਦੇ ਨਾਮ	1. 2.	ਪਿਤਾ/ਪਤੀ ਦਾ ਨਾਮ	1.ਸ਼੍ਰੀ 2.ਸ਼੍ਰੀ
ਵਿਧਾਨ (v)	ਵਿਅਕਤੀ	ਸੰਯੁਕਤ	ਮਾਲਕ
ਨਿਵਾਸ ਦਾ ਪਤਾ	ਸਾਝੀਦਾਰੀ		
ਵਪਾਰਕ ਪਤਾ	ਕੋਈ ਹੋਰ		
ਜਨਮ ਦੀ ਮਿਤੀ	ਉਮਰ	ਲਿੰਗ : ਔਰਤ/ਮਰਦ	
ਸਿੱਖਿਆ ਯੋਗਤਾ	ਅਣਪੜ	10ਵੀਂ ਤੱਕ	12ਵੀਂ
ਕੇ ਵਾਈ ਸੀ ਦਸਤਾਵੇਜ਼	ਵੇਟਰ ਆਈ ਡੀ ਨੰਬਰ	ਆਧਾਰ ਨੰਬਰ	ਡਰਾਈਵਿੰਗ ਲਸੰਸ ਨੰਬਰ
ਪਛਾਣ ਸੰਬੰਧੀ ਦਸਤਾਵੇਜ਼ (ਕ੍ਰਿਪਾ ਕਰਕੇ ਦਰਸਾਓ)			
ਨਿਵਾਸ ਸੰਬੰਧੀ ਦਸਤਾਵੇਜ਼ (ਕ੍ਰਿਪਾ ਕਰਕੇ ਦਰਸਾਓ)			
ਟੇਲੀਫੋਨ ਨੰਬਰ	ਮੋਬਾਇਲ ਨੰਬਰ	ਈ-ਮੇਲ :	
ਕਾਰੋਬਾਰ ਦਾ ਪ੍ਰਕਾਰ (ਉਦੇਸ਼)	ਵਰਤਮਾਨ	ਅਵਧੀ	
	ਪ੍ਰਸਤਾਵਿਤ		

ਸਲਾਨਾ ਵਿਕਰੀ (ਰੂ. ਲੱਖ ਵਿੱਚ)		ਵਰਤਮਾਨ		ਪ੍ਰਸਤਾਵਿਤ			
ਤਜਰਬਾ, ਜੇ ਕੋਈ ਹੋਵੇ							
ਸਮਾਜਿਕ ਸ਼੍ਰੇਣੀ (ਕਿਰਪਾ ਕਰਕੇ ਟਿਕ ਕਰੋ)		ਜਰਨਲ	ਐੱਸ ਸੀ	ਐੱਸ ਟੀ	ਓ ਬੀ ਸੀ	ਅਲਪ ਸੰਖਿਅਕ ਸਮਾਜ	
ਜੇਕਰ ਅਲਪ ਸੰਖਿਅਕ ()	ਬੁੱਧ	ਮੁਸਲਿਮ	ਕ੍ਰਿਸਚਨ	ਸਿੱਖ	ਜੈਨ	ਪਾਰਸੀ	ਕੋਈ ਹੋਰ
ਕੁਲ ਲੋੜੀਂਦੀ ਰਕਮ		ਸੀਸੀ/ਓਡੀ ਰੁਪਏ _____			ਟਰਮ ਲੇਨ – ਰੁਪਏ		
ਮੌਜੂਦਾ ਖਾਤਿਆਂ ਦੇ ਵੇਰਵੇ, ਜੇਕਰ ਕੋਈ ਹਨ		ਪ੍ਰਕਾਰ (ਕਿਰਪਾ ਕਰਕੇ ਟਿਕ ਕਰੋ) (ਜਮਾਂ/ਉਧਾਰ)		ਬੈਂਕ ਅਤੇ ਸ਼ਾਖਾ ਦਾ ਨਾਂ			
ਖਾਤਾ ਸੰਖਿਆ		ਜੇਕਰ ਲੇਨ ਖਾਤਾ ਹੈ ਤਾਂ ਲਏ ਗਏ ਲੇਨ ਦੀ ਰਾਸ਼ੀ				ਰੁਪਏ	

ਘੋਸ਼ਣਾ:

ਮੈਂ/ਅਸੀਂ ਇਹ ਪ੍ਰਮਾਣਿਤ ਕਰਦੇ ਹਾਂ ਕਿ ਮੇਰੇ/ਸਾਡੇ ਦੁਆਰਾ ਦਿੱਤੀ ਗਈ ਸਾਰੀ ਜਾਣਕਾਰੀ ਸੱਚੀ, ਸਹੀ ਅਤੇ ਸੰਪੂਰਨ ਹੈ। ਮੈਂ/ਅਸੀਂ ਇਸ ਯੂਨਿਟ ਲਈ ਅਰਜ਼ੀ-ਫਾਰਮ ਵਿੱਚ ਦਰਸਾਈ ਗਈ ਜਾਣਕਾਰੀ ਤੋਂ ਅਲਾਵਾ ਹੋਰ ਕੋਈ ਕਰਜ਼ਾ ਨਹੀਂ ਲਿਆ ਹੋਇਆ ਹੈ ਅਤੇ ਨਾਂ ਹੀ ਮੈਂ/ਅਸੀਂ ਕਿਸੇ ਵੀ ਬੈਂਕ ਨੂੰ ਇਸ ਵਾਤਾਵੇਂ ਕੋਈ ਅਰਜ਼ੀ ਦਿੱਤੀ ਹੈ। ਮੇਰੇ/ਸਾਡੇ ਦੁਆਰਾ ਕੋਈ ਬਕਾਇਆ/ਕਾਨੂੰਨੀ ਬਕਾਇਆ ਨਹੀਂ ਹੈ। ਅਸੀਂ ਮੇਰੀ/ਸਾਡੀ ਅਰਜ਼ੀ ਦੇ ਸੰਬੰਧ ਵਿੱਚ ਬੈਂਕ ਦੁਆਰਾ ਲੋੜੀਂਦੀ ਸਾਰੀ ਹੋਰ ਜਾਣਕਾਰੀ ਪ੍ਰਦਾਨ ਕਰਾਂਗੇ। ਇਹ ਜਾਣਕਾਰੀ ਤੁਹਾਡੇ ਦੁਆਰਾ ਕਿਸੇ ਵੀ ਏਜੰਸੀ ਨਾਲ ਵੀ ਅਦਲਾ-ਬਦਲੀ ਕੀਤੀ ਜਾ ਸਕਦੀ ਹੈ ਜਿਸਨੂੰ ਤੁਸੀਂ ਢੁਕਵਾਂ ਸਮਝੋ। ਤੁਸੀਂ, ਤੁਹਾਡੇ ਪ੍ਰਤੀਨਿਧੀ ਜਾਂ ਭਾਰਤੀ ਰਿਜ਼ਰਵ ਬੈਂਕ ਜਾਂ ਮੁਦਰਾ ਲਿਮਟਿਡ, ਜਾਂ ਤੁਹਾਡੇ ਦੁਆਰਾ ਅਧਿਕਾਰਤ ਕੋਈ ਹੋਰ ਏਜੰਸੀ, ਕਿਸੇ ਵੀ ਸਮੇਂ, ਉੱਪਰ ਦਿੱਤੇ ਅਨੁਸਾਰ ਸਾਡੀ ਫੈਕਟਰੀ/ਕਾਰੋਬਾਰੀ ਇਮਾਰਤ ਵਿੱਚ ਮੇਰੀਆਂ/ਸਾਡੀਆਂ ਜਾਇਦਾਦਾਂ, ਖਾਤਿਆਂ ਦੀਆਂ ਕਿਤਾਬਾਂ ਆਦਿ ਦੀ ਜਾਂਚ/ਤਸਦੀਕ ਕਰ ਸਕਦੇ ਹੋ। ਤੁਸੀਂ ਬੈਂਕ ਦੇ ਬਕਾਏ ਦੀ ਵਸੂਲੀ ਲਈ ਢੁਕਵੇਂ ਸੁਰੱਖਿਆ ਉਪਾਅ/ਕਾਰਵਾਈ ਕਰ ਸਕਦੇ ਹੋ।

ਮਿਤੀ : _____

ਸਥਾਨ : _____

ਬੇਨਤੀਕਰਤਾ(ਵਾਂ) ਦੇ ਅੰਗੂਠੇ ਦਾ ਨਿਸ਼ਾਨ/ਦਸਤਖਤ

(ਸਿਰਫ਼ ਦਫ਼ਤਰੀ ਵਰਤੋਂ ਲਈ)

ਅਰਜ਼ੀ ਲਈ ਰਸੀਦ ਸਲਿੱਪ ਨੰ _____ ਲੇਨ ਦੀ ਅਰਜ਼ੀ ਨੰਬਰ _____ ਮਿਤੀ _____

ਪ੍ਰਾਪਤ ਕਰਤਾ _____

ਸਥਾਨ ਅਤੇ ਮਿਤੀ

ਅਧਿਕਾਰਤ ਹਸਤਾਖਰਕਰਤਾ (ਸ਼ਾਖਾ ਦੀ ਮੋਹਰ ਅਤੇ ਦਸਤਖਤ)

-----ਇਥੋਂ ਫਾੜੋ-----

ਅਰਜ਼ੀ ਲਈ ਰਸੀਦ ਸਲਿੱਪ ਨੰ _____ ਪੀਐਮਐਮਵਾਈ ਦੇ ਅਧੀਨ ਲੇਨ ਦੀ ਅਰਜ਼ੀ (ਬੇਨਤੀਕਾਰ ਦੀ ਕਾਪੀ)

ਸ਼੍ਰੀਮਾਨ/ਸ਼੍ਰੀਮਤੀ _____ ਵਲੋਂ _____ ਰੁਪਏ ਦੇ ਲੇਨ ਦੀ ਅਰਜ਼ੀ ਧੰਨਵਾਦ ਸਹਿਤ ਪ੍ਰਾਪਤ ਹੋਈ।

ਸਥਾਨ ਅਤੇ ਮਿਤੀ

ਅਧਿਕਾਰਤ ਹਸਤਾਖਰਕਰਤਾ (ਸ਼ਾਖਾ ਦੀ ਮੋਹਰ ਅਤੇ ਦਸਤਖਤ)

ਅਨੁਬੰਧ-IV (D)

ਬੈਂਕ ਦਾ ਲੋਗੋ



ਬੈਂਕ ਦਾ ਨਾਂ

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਲਈ ਲੋਨ ਅਰਜ਼ੀ ਦਾ ਫਾਰਮ
(ਚੈੱਕ ਸੂਚੀ ਅਨੁਸਾਰ ਦਸਤਾਵੇਜ਼ਾਂ ਦੇ ਨਾਲ ਜਮ੍ਹਾਂ ਕੀਤਾ ਜਾਣਾ ਚਾਹੀਦਾ ਹੈ)

ਏ . ਦਫ਼ਤਰੀ ਵਰਤੋਂ ਲਈ:

ਐਂਟਰਪ੍ਰਾਈਜ਼ ਦਾ ਨਾਮ	ਅਰਜ਼ੀ ਨੰਬਰ	ਸ਼ਾਖਾ ਦਾ ਨਾਮ	ਸ਼੍ਰੇਣੀ
			ਕਿਸ਼ੋਰ/ਤਰੁਣ

ਬੀ. ਕਾਰੋਬਾਰੀ ਜਾਣਕਾਰੀ:

ਐਂਟਰਪ੍ਰਾਈਜ਼ ਦਾ ਨਾਮ						
ਵਿਧਾਨ	√	ਮਲਕੀਅਤ	ਸਾਂਝੇਦਾਰੀ	ਪ੍ਰਾਈਵੇਟ ਲਿਮਟਿਡ	ਲਿਮਟਿਡ ਕੰਪਨੀ	ਕੋਈ ਹੋਰ (ਦੱਸੋ)
ਮੌਜੂਦਾ ਕਾਰੋਬਾਰੀ ਪਤਾ						
	ਸਟੇਟ			ਪਿੰਨ ਕੋਡ		
	ਕਾਰੋਬਾਰੀ ਇਮਾਰਤ			√	ਕਿਰਾਏ ਦੀ	ਮਲਕੀਅਤ
ਟੇਲੀਫੋਨ ਨੰਬਰ		ਮੋਬਾਇਲ ਨੰਬਰ		91		
ਈ-ਮੇਲ :						
ਕਾਰੋਬਾਰੀ ਗਤੀਵਿਧੀ	ਮੌਜੂਦਾ					
	ਪ੍ਰਸਤਾਵਿਤ					
ਕਾਰੋਬਾਰ ਸ਼ੁਰੂ ਕਰਨ ਦੀ ਮਿਤੀ (DD/MM/YYYY)						
ਕੀ ਇਹ ਯੂਨਿਟ ਰਜਿਸਟ੍ਰਡ ਹੈ			√	ਹਾਂ		ਨਹੀਂ

ਜੇਕਰ ਰਜਿਸਟਰਡ ਹੈ (ਕਿਰਪਾ ਕਰਕੇ : ਰਜਿਸਟ੍ਰੇਸ਼ਨ ਨੰਬਰ ਅਤੇ ਉਸ ਐਕਟ ਦਾ ਜ਼ਿਕਰ ਕਰੋ ਜਿਸ ਦੇ ਤਹਿਤ ਰਜਿਸਟਰਡ ਹੈ)							
ਰਜਿਸਟ੍ਰੇਡ ਦਫਤਰ ਦਾ ਪਤਾ							
ਸਮਾਜਿਕ ਸ਼੍ਰੇਣੀ					√	ਏਸ ਸੀ	ਏਸ ਟੀ
					ਓ ਬੀ ਸੀ		ਅਲਪ ਸੰਖਿਅਕ
ਜੇਕਰ ਅਲਪ ਸੰਖਿਅਕ ਸ਼੍ਰੇਣੀ ਹੈ	√	ਬੁੱਧ	ਮੁਸਲਿਮ	ਕ੍ਰਿਸਚਨ	ਸਿੱਖ	ਜੈਨ	ਪਾਰਸੀ

ਸੀ . ਮਾਲਕ/ਭਾਗੀਦਾਰਾਂ/ਨਿਰਦੇਸ਼ਕਾਂ ਦੀ ਪਿਛੇਕੜ ਜਾਣਕਾਰੀ:

ਕ੍ਰਮ ਸੰਖਿਆ	ਨਾਮ	ਜਨਮ ਦੀ ਮਿਤੀ	ਲਿੰਗ	ਨਿਵਾਸ ਦਾ ਪਤਾ ਅਤੇ ਮੋਬਾਇਲ ਨੰਬਰ	ਸਿਖਿਅਕ ਯੋਗਤਾ	ਵਪਾਰਕ ਗਤੀਵਿਧੀ ਸੰਬੰਧੀ ਤਜਰਬਾ (ਸਾਲ)
1.						
2.						

ਕ੍ਰਮ ਸੰਖਿਆ	ਪਛਾਣ ਸੰਬੰਧੀ ਦਸਤਾਵੇਜ਼	ਪਛਾਣ ਦਸਤਾਵੇਜ਼ ਨੰਬਰ	ਨਿਵਾਸ ਸੰਬੰਧੀ ਦਸਤਾਵੇਜ਼	ਨਿਵਾਸ ਦਸਤਾਵੇਜ਼ ਨੰਬਰ	ਪੈਨ ਕਾਰਡ/ਡੀਆਈਐਨ ਨੰਬਰ	ਬੈਂਕ ਦੇ ਅਧਿਕਾਰੀਆਂ/ਡਾਇਰੈਕਟਰ ਨਾਲ ਸਬੰਧ, ਜੇਕਰ ਕੋਈ ਹੋਵੇ
1.						
2.						

ਡੀ. ਸਹਿਯੋਗੀ ਸੰਸਥਾਵਾਂ ਦੇ ਨਾਮ ਅਤੇ ਸੰਗਠਨ ਦੀ ਪ੍ਰਕਿਰਤੀ:

ਸਹਿਯੋਗੀ ਸੰਸਥਾਵਾਂ ਦੇ ਨਾਮ	ਸਹਿਯੋਗੀ ਸੰਸਥਾਵਾਂ ਦਾ ਪਤਾ	ਉਹਨਾਂ ਦੇ ਵਰਤਮਾਨ ਬੈਂਕ	ਸਹਿਯੋਗੀ ਸੰਸਥਾਵਾਂ ਦੀ ਪ੍ਰਕਿਰਤੀ	ਸਹਿਯੋਗੀ ਸੰਸਥਾਵਾਂ ਨਾਲ ਕੀ ਸੰਬੰਧ ਹੈ ਕੀ ਤੁਸੀਂ ਮਾਲਕ/ਸਾਂਝੇਦਾਰ/ਨਿਰਦੇਸ਼ਕ ਹੋ ਜਾਂ ਸਿਰਫ ਨਿਵੇਸ਼ਕ ਹੋ ।

ਈ. ਮੌਜੂਦਾ ਬੈਂਕਿੰਗ/ਕ੍ਰੈਡਿਟ ਸਹੂਲਤਾਂ: (ਰੁਪਏ ਵਿੱਚ)

ਸਹੂਲਤਾਂ ਦੀ ਕਿਸਮ	ਮੌਜੂਦਾ ਬੈਂਕਿੰਗ ਵਾਲੇ ਬੈਂਕ	ਉਪਲਬਧ ਲਿਮਿਟ	ਮਿਤੀ.....ਤੱਕ ਬਕਾਇਆ	ਦਿਤੀ ਗਈ ਸਿਕਯੂਰਿਟੀ	ਸੰਪਤੀ ਦੀ ਵਰਗੀਕਰਨ ਸਥਿਤੀ

ਬਚਤ ਖਾਤਾ		ਲਾਗੂ ਨਹੀਂ		ਲਾਗੂ ਨਹੀਂ	
ਚਾਲੂ ਖਾਤਾ		ਲਾਗੂ ਨਹੀਂ		ਲਾਗੂ ਨਹੀਂ	
ਕੈਸ਼ ਕ੍ਰੈਡਿਟ					
ਟਰਮ ਲੋਨ					
ਏਲ ਸੀ / ਬੀ ਜੀ					
ਜੇਕਰ ਤੁਸੀਂ ਇਸ ਬੈਂਕ ਨਾਲ ਬੈਂਕਿੰਗ ਕਰ ਰਹੇ ਹੋ, ਤਾਂ ਇੱਥੇ ਗਾਹਕ ਆਈਡੀ ਲਿਖੋ :					
ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਸਾਡੀ ਇਕਾਈ ਨੇ ਪਹਿਲਾਂ ਕਿਸੇ ਹੋਰ ਬੈਂਕ/ਵਿੱਤੀ ਸੰਸਥਾ ਤੋਂ ਕੋਈ ਕਰਜ਼ਾ ਨਹੀਂ ਲਿਆ ਹੈ ਅਤੇ ਮੈਂ/ਅਸੀਂ ਉੱਪਰ ਕਾਲਮ ਨੰ. ਈ ਵਿੱਚ ਦੱਸੇ ਗਏ ਬੈਂਕਾਂ ਤੋਂ ਇਲਾਵਾ ਕਿਸੇ ਹੋਰ ਬੈਂਕ/ਵਿੱਤੀ ਸੰਸਥਾ ਦੇ ਕਰਜ਼ਦਾਰ ਨਹੀਂ ਹਾਂ। :					

ਏਫ ਪ੍ਰਸਤਾਵਿਤ ਕ੍ਰੈਡਿਟ ਸਹੂਲਤਾਂ: (ਰੁਪਏ ਵਿੱਚ)

ਸਹੂਲਤਾਂ ਦਾ ਪ੍ਰਕਾਰ	ਰਕਮ	ਜਿਸ ਮਕਸਦ ਲਈ ਲੋੜੀਂਦਾ ਹੈ	ਪੇਸ਼ ਕੀਤੀ ਗਈ ਮੁੱਢਲੀ ਸਿਕਯੁਰਿਟੀ ਦੇ ਵੇਰਵੇ (ਲਗਭਗ ਕੀਮਤ ਦਾ ਜ਼ਿਕਰ ਕੀਤਾ ਜਾਵੇ)
ਕੈਸ਼ ਕ੍ਰੈਡਿਟ			
ਟਰਮ ਲੋਨ			
ਏਲ ਸੀ / ਬੀ ਜੀ			
ਕੁਲ			

ਜੀ. ਕਾਰਜਸ਼ੀਲ ਪੂੰਜੀ ਦੇ ਮਾਮਲੇ ਵਿੱਚ: ਲਾਗੂ ਨਕਦ ਕ੍ਰੈਡਿਟ ਸੀਮਾ ਦਾ ਆਧਾਰ: (ਰੁਪਏ ਵਿੱਚ)

ਅਸਲ ਵਿਕਰੀ ਦਾ ਅਨੁਮਾਨ								
ਵਿੱਤੀ ਸਾਲ-	ਵਿੱਤੀ ਸਾਲ-	ਵਿਕਰੀ	ਮਹੀਨਿਆਂ ਵਿੱਚ ਕਾਰਜ ਚੱਕਰ (ਸਮਾਂ)	ਵਸਤੂ ਸੂਚੀ	ਦੇਣਦਾਰ	ਲੈਣਦਾਰ	ਪ੍ਰਮੋਟਰਾਂ ਦੇ ਯੋਗਦਾਨ	ਸੀਮਾਵਾਂ

ਏਚ- ਟਰਮ ਲੋਨ ਦੀਆਂ ਜ਼ਰੂਰਤਾਂ ਦੇ ਮਾਮਲੇ ਵਿੱਚ, ਮਸ਼ੀਨਰੀ/ਉਪਕਰਨ ਦੇ ਵੇਰਵੇ ਹੇਠ ਲਿਖੇ ਅਨੁਸਾਰ ਦਿੱਤੇ ਜਾ ਸਕਦੇ ਹਨ:

ਮਸ਼ੀਨ/ਉਪਕਰਣ ਦੀ ਕਿਸਮ	ਉਦੇਸ਼ ਜਿਸ ਲਈ ਲੋੜੀਂਦਾ ਹੈ	ਸਪਲਾਇਰ ਦਾ ਨਾਮ GST ਨੰਬਰ ਦੇ ਨਾਲ।	ਮਸ਼ੀਨ ਦੀ ਕੁਲ ਕੀਮਤ	ਪ੍ਰਮੋਟਰਾਂ ਦੁਆਰਾ ਕੀਤਾ ਜਾ ਰਿਹਾ ਯੋਗਦਾਨ (ਰੁਪਏ)	ਲੋਨ ਦੀ ਲੋੜ (ਰੁਪਏ)

ਕੁਲ			
-----	--	--	--

ਬੇਨਤੀ ਕੀਤੀ ਗਈ ਮੋਰੇਟੋਰੀਅਮ ਅਵਧੀ ਦੇ ਨਾਲ ਮੁੜ ਅਦਾਇਗੀ ਦੀ ਮਿਆਦ	
---	--

ਆਈ-ਪਿਛਲੇ ਪ੍ਰਦਰਸ਼ਨ / ਭਵਿੱਖ ਦੇ ਅਨੁਮਾਨ: (ਰੁਪਏ ਵਿੱਚ)

ਪਿਛਲੇ ਪ੍ਰਦਰਸ਼ਨ / ਭਵਿੱਖ ਦੇ ਅਨੁਮਾਨ (ਕਾਰਜਸ਼ੀਲ ਪੂੰਜੀ ਸਹੂਲਤਾਂ ਲਈ ਪਿਛਲੇ ਦੋ ਸਾਲਾਂ ਦੇ ਅਸਲ ਪ੍ਰਦਰਸ਼ਨ, ਮੌਜੂਦਾ ਸਾਲ ਲਈ ਅਨੁਮਾਨ ਅਤੇ ਅਗਲੇ ਸਾਲ ਲਈ ਭਵਿੱਖ ਦੇ ਪ੍ਰੋਜੇਕਸ਼ਨ ਪ੍ਰਦਾਨ ਕੀਤੇ ਜਾਣੇ ਹਨ। ਹਾਲਾਂਕਿ, ਮਿਆਦੀ ਕਰਜ਼ੇ ਦੀਆਂ ਸਹੂਲਤਾਂ ਲਈ ਕਰਜ਼ੇ ਦੀ ਅਦਾਇਗੀ ਦੇ ਪ੍ਰਸਤਾਵਿਤ ਸਾਲ ਤੱਕ ਦੇ ਭਵਿੱਖ ਦੇ ਪ੍ਰੋਜੇਕਸ਼ਨ ਪ੍ਰਦਾਨ ਕੀਤੇ ਜਾਣ)				
	ਪਿਛਲਾ ਸਾਲ -II (ਅਸਲ)	ਪਿਛਲਾ ਸਾਲ -I (ਅਸਲ)	ਵਰਤਮਾਨ ਸਾਲ (ਅਨੁਮਾਨ)	ਅਗਲੇ ਸਾਲ ਦਾ ਪ੍ਰੋਜੇਕਸ਼ਨ
ਸ਼ੁੱਧ ਵਿਕਰੀ				
ਸ਼ੁੱਧ ਲਾਭ				
ਪੂੰਜੀ (ਕੰਪਨੀਆਂ ਦੇ ਮਾਮਲੇ ਵਿੱਚ ਸ਼ੁੱਧ ਮੁੱਲ)				

ਜੇ - ਵਿਧੀਕ ਜ਼ਿੰਮੇਵਾਰੀਆਂ ਸੰਬੰਧੀ ਸਥਿਤੀ:

ਵਿਧੀਕ ਜ਼ਿੰਮੇਵਾਰੀਆਂ ਟਿੱਪਣੀਆਂ ਨਾਲ (ਸੰਬੰਧਿਤ ਦੇ ਸੰਬੰਧ ਵਿੱਚ ਕੋਈ ਵੀ ਵੇਰਵਾ ਦੇਣਯੋਗਤਾ ਚੁਣੋ)	ਕੀ ਪਾਲਣਾ ਕੀਤੀ ਗਈ (ਹਾਂ/ਨਹੀਂ ਚੁਣੋ) ਜੇ ਲਾਗੂ ਨਹੀਂ ਹੁੰਦਾ, ਤਾਂ N. A ਚੁਣੋ.	ਟਿੱਪਣੀਆਂ (ਸੰਬੰਧਿਤ ਜ਼ਿੰਮੇਵਾਰੀ ਦੇ ਸੰਬੰਧ ਵਿੱਚ ਜੇ ਕੋਈ ਵੇਰਵਾ ਹੋਵੇ ਤਾਂ ਦਿੱਤਾ ਜਾਵੇ)
1. ਦੁਕਾਨਾਂ ਅਤੇ ਸਥਾਪਨਾ ਐਕਟ ਅਧੀਨ ਰਜਿਸਟ੍ਰੇਸ਼ਨ		
2. ਏਮ ਏਸ ਏਮ ਈ ਅਧੀਨ ਰਜਿਸਟ੍ਰੇਸ਼ਨ (ਆਰਜ਼ੀ/ਅੰਤਿਮ)		
3. ਡਰੱਗ ਲਾਇਸੈਂਸ		
4. ਦਾਇਰ ਕੀਤੀ ਗਈ ਨਵੀਨਤਮ ਵਿਕਰੀ ਟੈਕਸ ਰਿਟਰਨ		
5. ਦਾਇਰ ਕੀਤੀ ਗਈ ਨਵੀਨਤਮ ਆਮਦਨ ਟੈਕਸ ਰਿਟਰਨ		
6. ਕੋਈ ਹੋਰ ਕਾਨੂੰਨੀ ਬਕਾਇਆ ਬਾਕੀ ਹੈ		

ਕੇ- ਘੋਸ਼ਣਾ:

ਮੈਂ/ਅਸੀਂ ਇਹ ਪ੍ਰਮਾਣਿਤ ਕਰਦੇ ਹਾਂ ਕਿ ਮੇਰੇ/ਸਾਡੇ ਦੁਆਰਾ ਦਿੱਤੀ ਗਈ ਸਾਰੀ ਜਾਣਕਾਰੀ ਸੱਚੀ, ਸਹੀ ਅਤੇ ਸੰਪੂਰਨ ਹੈ। ਮੈਂ/ਅਸੀਂ ਇਸ ਯੂਨਿਟ ਲਈ ਅਰਜ਼ੀ-ਫਾਰਮ ਵਿੱਚ ਦਰਸਾਈ ਗਈ ਜਾਣਕਾਰੀ ਤੋਂ ਅਲਾਵਾ ਹੋਰ ਕੋਈ ਕਰਜ਼ਾ ਨਹੀਂ ਲਿਆ ਹੋਇਆ ਹੈ ਅਤੇ ਨਾ ਹੀ ਮੈਂ/ਅਸੀਂ ਕਿਸੇ ਵੀ ਬੈਂਕ ਨੂੰ ਇਸ ਵਾਵਤ ਕੋਈ ਅਰਜ਼ੀ ਦਿੱਤੀ ਹੈ। ਮੇਰੇ/ਸਾਡੇ ਦੁਆਰਾ ਕੋਈ ਬਕਾਇਆ/ਕਾਨੂੰਨੀ ਬਕਾਇਆ ਨਹੀਂ ਹੈ। ਅਸੀਂ ਮੇਰੀ/ਸਾਡੀ ਅਰਜ਼ੀ ਦੇ ਸੰਬੰਧ ਵਿੱਚ ਬੈਂਕ ਦੁਆਰਾ ਲੋੜੀਂਦੀ ਸਾਰੀ ਹੋਰ ਜਾਣਕਾਰੀ ਪ੍ਰਦਾਨ ਕਰਾਂਗੇ। ਇਹ ਜਾਣਕਾਰੀ ਤੁਹਾਡੇ ਦੁਆਰਾ ਕਿਸੇ ਵੀ ਏਜੰਸੀ ਨਾਲ ਵੀ ਅਦਲਾ-ਬਦਲੀ ਕੀਤੀ ਜਾ ਸਕਦੀ ਹੈ ਜਿਸਨੂੰ ਤੁਸੀਂ ਢੁਕਵਾਂ ਸਮਝੋ। ਤੁਸੀਂ, ਤੁਹਾਡੇ ਪ੍ਰਤੀਨਿਧੀ ਜਾਂ ਭਾਰਤੀ ਰਿਜ਼ਰਵ ਬੈਂਕ ਜਾਂ ਮੁਦਰਾ ਲਿਮਟਿਡ, ਜਾਂ ਤੁਹਾਡੇ ਦੁਆਰਾ ਅਧਿਕਾਰਤ ਕੋਈ ਹੋਰ ਏਜੰਸੀ, ਕਿਸੇ ਵੀ ਸਮੇਂ, ਉੱਪਰ ਦਿੱਤੇ ਅਨੁਸਾਰ ਸਾਡੀ ਫੈਕਟਰੀ/ਕਾਰੋਬਾਰੀ ਇਮਾਰਤ ਵਿੱਚ ਮੇਰੀਆਂ/ਸਾਡੀਆਂ ਜਾਇਦਾਦਾਂ, ਖਾਤਿਆਂ ਦੀਆਂ ਕਿਤਾਬਾਂ ਆਦਿ ਦੀ ਜਾਂਚ/ਤਸਦੀਕ ਕਰ ਸਕਦੇ ਹੋ। ਤੁਸੀਂ ਬੈਂਕ ਦੇ ਬਕਾਏ ਦੀ ਵਸੂਲੀ ਲਈ ਢੁਕਵੇਂ ਸੁਰੱਖਿਆ ਉਪਾਅ/ਕਾਰਵਾਈ ਕਰ ਸਕਦੇ ਹੋ।

ਫੋਟੋ ਲਈ ਜਗ੍ਹਾ	ਫੋਟੋ ਲਈ ਜਗ੍ਹਾ	ਫੋਟੋ ਲਈ ਜਗ੍ਹਾ
ਉੱਪਰ ਲਗਾਏ ਗਏ ਫੋਟੋ ਅਨੁਸਾਰ ਮਾਲਕ/ਸਾਂਝੀਦਾਰ/ਨਿਰਦੇਸ਼ਕ ਦੇ ਦਸਤਖਤ)		

ਮਿਤੀ : _____

ਸਥਾਨ : _____



ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਕਰਜ਼ਾ ਆਵੇਦਨ ਲਈ ਰਸੀਦ ਪਰਚੀ :

ਬਿਨੈਕਾਰਾਂ ਦੀ ਕਾਪੀ:

ਆਵੇਦਨ (ਸਿਸਟਮ ਦੁਆਰਾ ਤਿਆਰ/ਮੈਨੂਅਲ) ਨੰਬਰ	(ਵਿੱਚ) ਕਰਜ਼ਾ ਰਕਮ। ਬੇਨਤੀ ਕੀਤੀ ਲਈ ਬਿਨੈਕਾਰ(ਆਂ) ਦੇ ਦਸਤਖਤ ਸ਼ਾਖਾ ਦੇ ਦਸਤਖਤ ਅਧਿਕਾਰੀ	ਆਵੇਦਨ ਦੀ ਮਿਤੀ	
ਬਿਨੈਕਾਰ(ਰਾਂ) ਦਾ ਨਾਮ		ਬੇਨਤੀ ਕੀਤੇ ਗਏ ਲੋਨ ਦੀ ਰਕਮ	
ਬਿਨੈਕਾਰ(ਰਾਂ) ਦਾ ਦਸਤਖਤ		ਸ਼ਾਖਾ ਅਧਿਕਾਰੀ ਦੇ ਦਸਤਖਤ	

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਧੀਨ ਲੋਨ ਅਰਜ਼ੀ ਲਈ ਰਸੀਦ ਪਰਚੀ

ਦਫ਼ਤਰ ਦੀ ਕਾਪੀ:

ਆਵੇਦਨ (ਸਿਸਟਮ ਦੁਆਰਾ ਤਿਆਰ/ਮੈਨੂਅਲ) ਨੰਬਰ		ਆਵੇਦਨ ਦੀ ਮਿਤੀ	
ਬਿਨੈਕਾਰ(ਰਾਂ) ਦਾ ਨਾਮ		ਬੇਨਤੀ ਕੀਤੇ ਗਏ ਲੋਨ ਦੀ ਰਕਮ	
ਬਿਨੈਕਾਰ(ਰਾਂ) ਦਾ ਦਸਤਖਤ		ਸ਼ਾਖਾ ਅਧਿਕਾਰੀ ਦੇ ਦਸਤਖਤ	

ਅਨੁਬੰਧ – IV (E)

ਮੁਦਰਾ ਲੇਨ ਅਰਜ਼ੀ ਫਾਰਮ ਨਾਲ ਨੱਥੀ ਅਨੁਬੰਧ

ਪੈਰਾਮੀਟਰ	ਵੇਰਵੇ	ਮਾਪਦੰਡ	ਟਿੱਪਣੀਆਂ (ਢੁਕਵੇਂ ਮਾਪਦੰਡ ਚੁਣੋ)
ਬਿਨੈਕਾਰ(ਰਾਂ) ਦਾ ਨਾਮ	1. 2.		
ਐਂਟਰਪ੍ਰਾਈਜ਼ ਦਾ ਨਾਮ			
ਲੇਨ ਦੀ ਰਕਮ	ਰੁਪਏ .		
ਨਿਵਾਸ ਦਾ ਪਤਾ		ਖੁਦ ਆਪਣੀ ਮਲਕੀਅਤ	ਹਾਂ / ਨਹੀਂ
		ਪਤੀ/ਪਤਨੀ ਦੀ ਮਲਕੀਅਤ	ਹਾਂ / ਨਹੀਂ
		ਮਾਪਿਆਂ ਦੀ ਮਲਕੀਅਤ	ਹਾਂ / ਨਹੀਂ
		ਕਿਰਾਏ ਤੇ	ਹਾਂ / ਨਹੀਂ
ਐਸਬੀਆਈ/ ਹੋਰ ਬੈਂਕ ਨਾਲ ਮੌਜੂਦਾ / ਪਿਛਲਾ ਕਰਜ਼ਾ	ਬੈਂਕ ਦਾ ਨਾਮ :		
	ਲੇਨ ਖਾਤਾ ਸੰਖਯਾ		
	ਜਲਦੀ ਹੋਵੇ	ਮੁੜ ਅਦਾਇਗੀ ਤੁਰੰਤ ਹੁੰਦੀ ਹੈ	ਹਾਂ / ਨਹੀਂ
		ਕਰਜ਼ਾ ਖਾਤਾ ਸਟੇਂਡਰਡ ਹੈ ਜਿਸ ਵਿੱਚ ਮੁੜ ਅਦਾਇਗੀ ਵਿੱਚ ਕੁਝ ਦੇਰੀ ਹੁੰਦੀ ਹੈ (RG-1 ਤੱਕ)	ਹਾਂ / ਨਹੀਂ
		ਕੋਈ ਕਰਜ਼ਾ ਨਹੀਂ	ਹਾਂ / ਨਹੀਂ
ਬੈਂਕ ਦੇ ਨਾਲ ਸੰਬੰਧ	ਬੈਂਕ ਦਾ ਨਾਮ		
		ਐਸਬੀਆਈ ਨਾਲ ਸੰਤੁਸ਼ਟੀਜਨਕ ਸਬੰਧ> 3 ਸਾਲ	ਹਾਂ / ਨਹੀਂ
		ਹੋਰ ਬੈਂਕ ਨਾਲ ਸੰਤੁਸ਼ਟੀਜਨਕ ਸਬੰਧ> 3 ਸਾਲ	ਹਾਂ / ਨਹੀਂ

		ਐਸਬੀਆਈ ਜਾਂ ਕਿਸੇ ਹੋਰ ਬੈਂਕ ਨਾਲ 1-3 ਸਾਲਾਂ ਦਾ ਸੰਤੁਸ਼ਟੀਜਨਕ ਸਬੰਧ	ਹਾਂ / ਨਹੀਂ
		ਕੋਈ ਬੈਂਕਿੰਗ ਸਬੰਧ ਨਹੀਂ ਜਾਂ ਕਿਸੇ ਵੀ ਬੈਂਕ ਨਾਲ 1 ਸਾਲ ਤੋਂ ਘੱਟ ਦਾ ਸਬੰਧ।	ਹਾਂ / ਨਹੀਂ
ਸਰਕਾਰੀ ਅਥੋਰਿਟੀ ਨਾਲ ਰਜਿਸਟਰਡ	ਜੀਐਸਟੀ ਰਜਿਸਟ੍ਰੇਸ਼ਨ ਨੰਬਰ		ਹਾਂ / ਨਹੀਂ
	ਉਦਯੋਗ ਆਧਾਰ ਨੰਬਰ		ਹਾਂ / ਨਹੀਂ
	ਐਮਐਸਐਮਈ ਰਜਿਸਟ੍ਰੇਸ਼ਨ ਨੰਬਰ		ਹਾਂ / ਨਹੀਂ
	ਦੁਕਾਨਾਂ ਅਤੇ ਅਦਾਰੇ ਐਕਟ ਰਜਿਸਟ੍ਰੇਸ਼ਨ ਨੰ.		ਹਾਂ / ਨਹੀਂ
		ਰਜਿਸਟ੍ਰਡ ਨਹੀਂ	ਹਾਂ / ਨਹੀਂ
ਆਰ.ਐਸ.ਈ.ਟੀ.ਆਈ. / ਆਈ.ਟੀ.ਆਈ. ਤੋਂ ਸਕਿੱਲ ਸਰਟੀਫਿਕੇਸ਼ਨ ਕੋਰਸ ਪੂਰਾ ਕੀਤਾ	ਨਾਮ :"		ਹਾਂ / ਨਹੀਂ
		ਕੋਈ ਸਰਟੀਫਿਕੇਟ ਕੋਰਸ ਨਹੀਂ ਕੀਤਾ	ਹਾਂ / ਨਹੀਂ
ਆਈ.ਟੀ.ਆਰ. ਫਾਈਲਿੰਗ / ਨਿਯਮਤ ਆਮਦਨ ਸਰੋਤ / ਆਮਦਨ ਦਾ ਸਬੂਤ ਮਨਜ਼ੂਰੀ ਅਥਾਰਟੀ ਨੂੰ ਸਵੀਕਾਰਯੋਗ (ਸਿਸ਼ੂ ਕਰਜ਼ਿਆਂ ਲਈ ਲਾਗੂ ਨਹੀਂ)	ਦਾਇਰ ਕੀਤੇ ਗਏ ਨਵੀਨਤਮ ਆਈ.ਟੀ.ਆਰ. ਲਈ ਵਿੱਤੀ ਸਾਲ		ਹਾਂ / ਨਹੀਂ
		ਆਈ.ਟੀ.ਆਰ. ਦਾਇਰ ਨਹੀਂ ਕੀਤਾ ਗਿਆ ਪਰ ਆਮਦਨ ਬੈਂਕ ਖਾਤੇ ਰਾਹੀਂ ਸਥਾਪਿਤ ਕੀਤੀ ਜਾ ਸਕਦੀ ਹੈ।	ਹਾਂ / ਨਹੀਂ
		ਆਮਦਨ ਪਛਾਣਨ ਯੋਗ ਨਹੀਂ ਹੈ	ਹਾਂ / ਨਹੀਂ
ਪਿਛਲੇ ਛੇ ਮਹੀਨਿਆਂ ਲਈ ਬੱਚਤ / ਚਾਲੂ ਖਾਤੇ ਵਿੱਚ ਕ੍ਰੈਡਿਟ ਸਮੇਸ਼ਨ (ਨਵੇਂ ਕਾਰੋਬਾਰ ਲਈ ਲਾਗੂ ਨਹੀਂ)	ਬਚਤ ਬੈਂਕ / ਚਾਲੂ ਖਾਤਾ ਸੰਖਿਆ		
	ਕ੍ਰੈਡਿਟ ਸਮੇਸ਼ਨ (ਰੁਪਏ)		
ਸਾਲਾਨਾ ਟਰਨਓਵਰ (ਨਵੇਂ ਕਾਰੋਬਾਰ ਲਈ ਲਾਗੂ ਨਹੀਂ)	ਰੁਪਏ		

(ਉਪਰੋਕਤ ਜਾਣਕਾਰੀ ਲਈ ਦਸਤਾਵੇਜ਼ੀ ਸਬੂਤ ਗਾਹਕ ਤੋਂ ਪ੍ਰਾਪਤ ਕੀਤੇ ਜਾਣੇ ਹਨ ਅਤੇ ਰਿਕਾਰਡ ਵਿੱਚ ਰੱਖੇ ਜਾਣੇ ਹਨ)

ਘੋਸ਼ਣਾ :

ਮੈਂ/ਅਸੀਂ ਇਹ ਪ੍ਰਮਾਣਿਤ ਕਰਦੇ ਹਾਂ ਕਿ ਮੇਰੇ/ਸਾਡੇ ਦੁਆਰਾ ਦਿੱਤੀ ਗਈ ਸਾਰੀ ਜਾਣਕਾਰੀ ਸੱਚੀ, ਸਹੀ ਅਤੇ ਸੰਪੂਰਨ ਹੈ। ਮੈਂ/ਅਸੀਂ ਇਸ ਯੂਨਿਟ ਲਈ ਅਰਜ਼ੀ-ਫਾਰਮ ਵਿੱਚ ਦਰਸਾਈ ਗਈ ਜਾਣਕਾਰੀ ਤੋਂ ਅਲਾਵਾ ਹੋਰ ਕੋਈ ਕਰਜ਼ਾ ਨਹੀਂ ਲਿਆ ਹੋਇਆ ਹੈ ਅਤੇ ਨਾ ਹੀ ਮੈਂ/ਅਸੀਂ ਕਿਸੇ ਵੀ ਬੈਂਕ ਨੂੰ ਇਸ ਵਾਵਤ ਕੋਈ ਅਰਜ਼ੀ ਦਿੱਤੀ ਹੈ। ਮੇਰੇ/ਸਾਡੇ ਦੁਆਰਾ ਕੋਈ ਬਕਾਇਆ/ਕਾਨੂੰਨੀ ਬਕਾਇਆ ਨਹੀਂ ਹੈ। ਅਸੀਂ ਮੇਰੀ/ਸਾਡੀ ਅਰਜ਼ੀ ਦੇ ਸੰਬੰਧ ਵਿੱਚ ਬੈਂਕ ਦੁਆਰਾ ਲੋੜੀਂਦੀ ਸਾਰੀ ਹੋਰ ਜਾਣਕਾਰੀ ਪ੍ਰਦਾਨ ਕਰਾਂਗੇ। ਇਹ ਜਾਣਕਾਰੀ ਤੁਹਾਡੇ ਦੁਆਰਾ ਕਿਸੇ ਵੀ ਏਜੰਸੀ ਨਾਲ ਵੀ ਅਦਲਾ-ਬਦਲੀ ਕੀਤੀ ਜਾ ਸਕਦੀ ਹੈ ਜਿਸਨੂੰ ਤੁਸੀਂ ਢੁਕਵਾਂ ਸਮਝੋ। ਤੁਸੀਂ, ਤੁਹਾਡੇ ਪ੍ਰਤੀਨਿਧੀ ਜਾਂ ਭਾਰਤੀ ਰਿਜ਼ਰਵ ਬੈਂਕ ਜਾਂ ਮੁਦਰਾ ਲਿਮਟਿਡ, ਜਾਂ ਤੁਹਾਡੇ ਦੁਆਰਾ ਅਧਿਕਾਰਤ ਕੋਈ ਹੋਰ ਏਜੰਸੀ, ਕਿਸੇ ਵੀ ਸਮੇਂ, ਉੱਪਰ ਦਿੱਤੇ ਅਨੁਸਾਰ ਸਾਡੀ ਫੈਕਟਰੀ/ਕਾਰੋਬਾਰੀ ਇਮਾਰਤ ਵਿੱਚ ਮੇਰੀਆਂ/ਸਾਡੀਆਂ ਜਾਇਦਾਦਾਂ, ਖਾਤਿਆਂ ਦੀਆਂ ਕਿਤਾਬਾਂ ਆਦਿ ਦੀ ਜਾਂਚ/ਤਸਦੀਕ ਕਰ ਸਕਦੇ ਹੋ। ਤੁਸੀਂ ਬੈਂਕ ਦੇ ਬਕਾਏ ਦੀ ਵਸੂਲੀ ਲਈ ਢੁਕਵੇਂ ਸੁਰੱਖਿਆ ਉਪਾਅ/ਕਾਰਵਾਈ ਕਰ ਸਕਦੇ ਹੋ।

ਬੇਨਤੀਕਰਤਾ(ਵਾਂ) ਦੇ ਦਸਤਖਤ :

ਬੇਨਤੀਕਾਰ(ਰਾਂ) ਦਾ ਨਾਮ :

ਸਥਾਨ :

ਮਿਤੀ :

ਅਨੁਬੰਧ – IV (F)

(ਚੈੱਕ ਸੂਚੀ ਸਿਰਫ਼ ਸੰਕੇਤਕ ਹੈ ਅਤੇ ਸੰਪੂਰਨ ਨਹੀਂ ਹੈ ਅਤੇ ਵੱਖ-ਵੱਖ ਥਾਵਾਂ ਤੇ ਸਥਾਨਕ ਜ਼ਰੂਰਤਾਂ ਦੇ ਅਧਾਰ ਤੇ ਲੋੜ ਅਨੁਸਾਰ ਲੋੜੀਂਦੀ ਜਾਣਕਾਰੀ ਨੂੰ ਜੋੜਿਆ ਜਾ ਸਕਦਾ ਹੈ)

ਚੈੱਕ ਸੂਚੀ: ਸ਼ਿਸ਼ੂ

1) ਪਛਾਣ ਦਾ ਸਬੂਤ - ਵੋਟਰ ਦੇ ਪਛਾਣ ਪੱਤਰ / ਡਰਾਈਵਿੰਗ ਲਾਇਸੈਂਸ / ਪੈਨ ਕਾਰਡ / ਆਧਾਰ ਕਾਰਡ / ਪਾਸਪੋਰਟ / ਸਰਕਾਰੀ ਅਥਾਰਟੀ ਆਦਿ ਦੁਆਰਾ ਜਾਰੀ ਫੋਟੋ ਆਈਡੀ ਦੀ ਸਵੈ-ਪ੍ਰਮਾਣਿਤ ਕਾਪੀ।

2) ਅਕਾਦਮਿਕ ਯੋਗਤਾ ਦਾ ਸਬੂਤ

3) ਰਿਹਾਇਸ਼ ਦਾ ਸਬੂਤ - ਹਾਲੀਆ ਟੈਲੀਫੋਨ ਬਿੱਲ, ਬਿਜਲੀ ਬਿੱਲ, ਜਾਇਦਾਦ ਟੈਕਸ ਰਸੀਦ, ਵੋਟਰ ਦਾ ਪਛਾਣ ਪੱਤਰ, ਆਧਾਰ ਕਾਰਡ, ਵਿਅਕਤੀ/ਮਾਲਕ/ਭਾਈਵਾਲਾਂ ਦਾ ਪਾਸਪੋਰਟ, ਸਰਕਾਰੀ ਅਥਾਰਟੀ/ਸਥਾਨਕ ਪੰਚਾਇਤ/ਨਗਰਪਾਲਿਕਾ ਆਦਿ ਦੁਆਰਾ ਜਾਰੀ ਸਰਟੀਫਿਕੇਟ।

4) ਬਿਨੈਕਾਰ ਦੀ ਤਾਜ਼ਾ ਫੋਟੋ (2 ਕਾਪੀਆਂ) 6 ਮਹੀਨਿਆਂ ਤੋਂ ਪੁਰਾਣੀਆਂ ਨਾ ਹੋਣ।

5) ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਓਬੀਸੀ/ਅਲਪ ਸੰਖਿਅਕ ਦਾ ਸਬੂਤ, ਜੇਕਰ ਲਾਗੂ ਹੋਵੇ।

6) ਕਾਰੋਬਾਰੀ ਉੱਦਮ ਦੀ ਪਛਾਣ / ਪਤੇ ਦਾ ਸਬੂਤ - ਜੇਕਰ ਉਪਲਬਧ ਹੋਵੇ।

i. (ਕਾਰੋਬਾਰੀ ਇਕਾਈ ਦੀ ਮਾਲਕੀ, ਪਛਾਣ ਅਤੇ ਪਤੇ ਨਾਲ ਸਬੰਧਤ ਸੰਬੰਧਿਤ ਲਾਇਸੈਂਸ/ਰਜਿਸਟ੍ਰੇਸ਼ਨ ਸਰਟੀਫਿਕੇਟ/ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ।)

7) ਮੌਜੂਦਾ ਬੈਂਕਰ ਤੋਂ ਪਿਛਲੇ ਛੇ ਮਹੀਨਿਆਂ ਲਈ ਖਾਤੇ ਦਾ ਸਟੇਟਮੈਂਟ, ਜੇਕਰ ਕੋਈ ਹੈ।

8) ਖਰੀਦੀਆਂ ਜਾਣ ਵਾਲੀਆਂ ਮਸ਼ੀਨਰੀ / ਹੋਰ ਚੀਜ਼ਾਂ ਦਾ ਕੋਟੇਸ਼ਨ ।

ਚੈੱਕ ਸੂਚੀ: ਕਿਸ਼ੋਰ ਅਤੇ ਤਰੁਣ:

1) ਪਛਾਣ ਦਾ ਸਬੂਤ - ਵੋਟਰ ਪਛਾਣ ਪੱਤਰ / ਡਰਾਈਵਿੰਗ ਲਾਇਸੈਂਸ / ਪੈਨ ਕਾਰਡ / ਆਧਾਰ ਕਾਰਡ / ਪਾਸਪੋਰਟ ਦੀ ਸਵੈ-ਪ੍ਰਮਾਣਿਤ ਕਾਪੀ।

2) ਅਕਾਦਮਿਕ ਯੋਗਤਾ ਦਾ ਸਬੂਤ

3) ਰਿਹਾਇਸ਼ ਦਾ ਸਬੂਤ - ਹਾਲੀਆ ਟੈਲੀਫੋਨ ਬਿੱਲ, ਬਿਜਲੀ ਬਿੱਲ, ਜਾਇਦਾਦ ਟੈਕਸ ਰਸੀਦ (2 ਮਹੀਨਿਆਂ ਤੋਂ ਪੁਰਾਣੀ ਨਹੀਂ), ਵੋਟਰ ਦਾ ਪਛਾਣ ਪੱਤਰ, ਆਧਾਰ ਕਾਰਡ ਅਤੇ ਮਾਲਕ / ਭਾਈਵਾਲ / ਡਾਇਰੈਕਟਰਾਂ ਦਾ ਪਾਸਪੋਰਟ।

4) ਆਮਦਨ ਟੈਕਸ ਰਿਟਰਨ ਦੀ ਕਾਪੀ (ਜੇ ਕੋਈ ਹੈ) / ਆਮਦਨ ਦੇ ਹੋਰ ਸਬੂਤ (ਆਂ) - ਜੇਕਰ ਉਪਲਬਧ ਹੋਵੇ

5) ਐਸਸੀ/ਐਸਟੀ/ਓਬੀਸੀ/ਅਲਪ ਸੰਖਿਅਕ ਦਾ ਸਬੂਤ।

6) ਵਪਾਰਕ ਉੱਦਮ ਦੀ ਪਛਾਣ/ਪਤੇ ਦਾ ਸਬੂਤ - ਵਪਾਰਕ ਇਕਾਈ ਦੀ ਮਾਲਕੀ, ਪਛਾਣ ਅਤੇ ਪਤੇ ਨਾਲ ਸਬੰਧਤ ਸੰਬੰਧਿਤ ਲਾਇਸੈਂਸ/ਰਜਿਸਟ੍ਰੇਸ਼ਨ ਸਰਟੀਫਿਕੇਟ/ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ।

7) ਬਿਨੈਕਾਰ ਕਿਸੇ ਵੀ ਬੈਂਕ/ਵਿੱਤੀ ਸੰਸਥਾ ਵਿੱਚ ਡਿਫਾਲਟਰ ਨਹੀਂ ਹੋਣਾ ਚਾਹੀਦਾ।

8) ਮੌਜੂਦਾ ਬੈਂਕਰ ਤੋਂ ਖਾਤਿਆਂ ਦਾ ਸਟੇਟਮੈਂਟ (ਪਿਛਲੇ ਛੇ ਮਹੀਨਿਆਂ ਤੋਂ), ਜੇਕਰ ਕੋਈ ਹੈ।

- 9) ਮੌਜੂਦਾ ਇਕਾਈਆਂ ਦੀਆਂ ਪਿਛਲੇ ਦੋ ਸਾਲਾਂ ਦੀਆਂ ਬੈਲੇਂਸ ਸ਼ੀਟਾਂ (ਅਣ-ਆਡਿਟ / ਸਵੈ-ਪ੍ਰਮਾਣਿਤ ਕੀਤੀਆਂ) ਅਤੇ ਆਮਦਨ ਟੈਕਸ/ਵਿਕਰੀ ਟੈਕਸ ਰਿਟਰਨ ਆਦਿ ਦੇ ਨਾਲ। (2 ਲੱਖ ਰੁਪਏ ਅਤੇ ਇਸ ਤੋਂ ਵੱਧ ਦੇ ਸਾਰੇ ਮਾਮਲਿਆਂ ਲਈ ਲਾਗੂ)
- 10) ਕਾਰਜਸ਼ੀਲ ਪੂੰਜੀ ਸੀਮਾਵਾਂ ਦੇ ਮਾਮਲੇ ਵਿੱਚ ਇੱਕ ਸਾਲ ਲਈ ਅਤੇ ਮਿਆਦੀ ਕਰਜ਼ੇ ਦੇ ਮਾਮਲੇ ਵਿੱਚ ਕਰਜ਼ੇ ਦੀ ਮਿਆਦ ਲਈ ਅਨੁਮਾਨਿਤ ਬੈਲੇਂਸ ਸ਼ੀਟਾਂ (2 ਲੱਖ ਰੁਪਏ ਅਤੇ ਇਸ ਤੋਂ ਵੱਧ ਦੇ ਸਾਰੇ ਮਾਮਲਿਆਂ ਲਈ ਲਾਗੂ)
- 11) ਅਰਜ਼ੀ ਜਮ੍ਹਾਂ ਕਰਨ ਦੀ ਮਿਤੀ ਤੱਕ ਮੌਜੂਦਾ ਵਿੱਤੀ ਸਾਲ ਦੌਰਾਨ ਪ੍ਰਾਪਤ ਕੀਤੀ ਵਿਕਰੀ।
- 12) ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਪ੍ਰਸਤਾਵਿਤ ਪ੍ਰੋਜੈਕਟ ਲਈ)
- 13) ਕੰਪਨੀ ਦੇ ਮੈਮੋਰੈਂਡਮ ਅਤੇ ਐਸੋਸੀਏਸ਼ਨ ਦੇ ਲੇਖ/ਭਾਗੀਦਾਰਾਂ ਦੀ ਭਾਈਵਾਲੀ ਡੀਡ ਆਦਿ।
- 14) ਤੀਜੀ-ਧਿਰ ਦੀ ਗਰੰਟੀ ਦੀ ਅਣਹੋਂਦ ਵਿੱਚ ਕੁੱਲ ਕੀਮਤ ਜਾਣਨ ਲਈ ਡਾਇਰੈਕਟਰਾਂ ਅਤੇ ਭਾਈਵਾਲਾਂ ਸਮੇਤ ਕਰਜ਼ਾ ਲੈਣ ਵਾਲੇ ਤੋਂ ਸੰਪਤੀ ਅਤੇ ਦੇਣਦਾਰੀ ਸਟੇਟਮੈਂਟ ਦੀ ਮੰਗ ਕੀਤੀ ਜਾ ਸਕਦੀ ਹੈ।
- 15) ਮਾਲਕ/ਭਾਗੀਦਾਰਾਂ/ਨਿਰਦੇਸ਼ਕਾਂ ਦੀਆਂ ਫੋਟੋਆਂ (ਦੋ ਕਾਪੀਆਂ)

ਡਿਜੀਟਲ ਜਰਨੀ ਲਈ

- 1) ਉਦਯਮ ਰਜਿਸਟ੍ਰੇਸ਼ਨ ਨੰਬਰ ਲਾਜ਼ਮੀ ਹੈ।
- 2) ਪਿਛਲੇ 12 ਮਹੀਨਿਆਂ ਦੇ ਖਾਤਿਆਂ ਦਾ ਸਟੇਟਮੈਂਟ।
- 3) GST ਨੰਬਰ ਸਮੇਤ ਵਿਕਰੀ ਵੇਰਵੇ।

(ਸਿਰਫ਼ ਪੀਡੀਐਫ਼ ਦੇ ਰੂਪ ਵਿੱਚ ਖਾਤਾ ਸਟੇਟਮੈਂਟ ਅਤੇ ਹੋਰ ਦਸਤਾਵੇਜ਼ ਪੋਰਟਲ ਵਿੱਚ ਅਪਲੋਡ ਕਰਨਾ)